

 Print Page

Sri Guru Granth Sahib

Displaying 1150 of

ਸਰਬ ਮਨੋਰਥ ਪੂਰਨ ਕਰਣੇ ॥

Sarab Manorathh Pooran Karanae ||

All the desires of my mind have been perfectly fulfilled.

ਭੈਰਉ (ਮਃ ੫) (੪੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੧

Raag Bhaira-o Guru Arjan Dev

ਆਠ ਪਹਰ ਗਾਵਤ ਭਗਵੰਤੁ ॥

Aath Pehar Gaavath Bhagavanth ||

Twenty-four hours a day, I sing of the Lord God.

ਭੈਰਉ (ਮਃ ੫) (੪੮) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੧

Raag Bhaira-o Guru Arjan Dev

ਸਤਿਗੁਰਿ ਦੀਨੋ ਪੂਰਾ ਮੰਤੁ ॥੧॥

Sathigur Dheeno Pooraa Manth ||1||

The True Guru has imparted this perfect wisdom. ||1||

ਭੈਰਉ (ਮਃ ੫) (੪੮) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੧

Raag Bhaira-o Guru Arjan Dev

ਸੋ ਵਡਭਾਗੀ ਜਿਸੁ ਨਾਮਿ ਪਿਆਰੁ ॥

So Vaddabhaagee Jis Naam Piaar ||

Very fortunate are those who love the Naam, the Name of the Lord.

ਭੈਰਉ (ਮਃ ੫) (੪੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੧

Raag Bhaira-o Guru Arjan Dev

ਤਿਸ ਕੈ ਸੰਗਿ ਤਰੈ ਸੰਸਾਰੁ ॥੧॥ ਰਹਾਉ ॥

This Kai Sang Tharai Sansaar ||1|| Rehaao ||

Associating with them, we cross over the world-ocean. ||1||Pause||

ਭੈਰਉ (ਮਃ ੫) (੪੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੨

Raag Bhaira-o Guru Arjan Dev

ਸੋਈ ਗਿਆਨੀ ਜਿ ਸਿਮਰੈ ਏਕ ॥

Soee Giaanee J Simarai Eaek ||

They are spiritual teachers, who meditate in remembrance on the One Lord.

ਭੈਰਉ (ਮਃ ੫) (੪੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੦ ਪੰ. ੨

Raag Bhaira-o Guru Arjan Dev

ਸੋ ਧਨਵੰਤਾ ਜਿਸੁ ਬੁਧਿ ਬਿਬੇਕ ॥

So Dhhanavanthaa Jis Budhh Bibaek ॥

Wealthy are those who have a discriminating intellect.

ਭੈਰਉ (ਮਃ ੫) (੪੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੦ ਪੰ. ੨

Raag Bhaira-o Guru Arjan Dev

ਸੋ ਕੁਲਵੰਤਾ ਜਿ ਸਿਮਰੈ ਸੁਆਮੀ ॥

So Kulavanthaa J Simarai Suaamee ॥

Noble are those who remember their Lord and Master in meditation.

ਭੈਰਉ (ਮਃ ੫) (੪੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੦ ਪੰ. ੩

Raag Bhaira-o Guru Arjan Dev

ਸੋ ਪਤਿਵੰਤਾ ਜਿ ਆਪੁ ਪਛਾਨੀ ॥੨॥

So Pathivanthaa J Aap Pashhaanee ॥2॥

Honorable are those who understand their own selves. ॥2॥

ਭੈਰਉ (ਮਃ ੫) (੪੮) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੦ ਪੰ. ੩

Raag Bhaira-o Guru Arjan Dev

ਗੁਰ ਪਰਸਾਦਿ ਪਰਮ ਪਦੁ ਪਾਇਆ ॥

Gur Parasaadh Param Padh Paaeiaa ॥

By Guru's Grace, I have obtained the supreme status.

ਭੈਰਉ (ਮਃ ੫) (੪੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੦ ਪੰ. ੩

Raag Bhaira-o Guru Arjan Dev

ਗੁਣ ਗੋਪਾਲ ਦਿਨੁ ਰੈਨਿ ਧਿਆਇਆ ॥

Gun Guopaal Dhin Rain Dhhiaaeiaa ॥

Day and night I meditate on the Glories of God.

ਭੈਰਉ (ਮਃ ੫) (੪੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੦ ਪੰ. ੪

Raag Bhaira-o Guru Arjan Dev

ਤੂਟੇ ਬੰਧਨ ਪੂਰਨ ਆਸਾ ॥

Thoottae Bandhhan Pooran Aasaa ॥

My bonds are broken, and my hopes are fulfilled.

ਭੈਰਉ (ਮਃ ੫) (੪੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੦ ਪੰ. ੪

Raag Bhaira-o Guru Arjan Dev

ਹਰਿ ਕੇ ਚਰਣ ਰਿਦ ਮਾਹਿ ਨਿਵਾਸਾ ॥੩॥

Har Kae Charan Ridh Maahi Nivaasaa ||3||

The Feet of the Lord now abide in my heart. ||3||

ਭੈਰਉ (ਮਃ ੫) (੪੮) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੪

Raag Bhaira-o Guru Arjan Dev

ਕਹੁ ਨਾਨਕ ਜਾ ਕੇ ਪੂਰਨ ਕਰਮਾ ॥

Kahu Naanak Jaa Kae Pooran Karamaa ||

Says Nanak, one whose karma is perfect

ਭੈਰਉ (ਮਃ ੫) (੪੮) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੫

Raag Bhaira-o Guru Arjan Dev

ਸੋ ਜਨੁ ਆਇਆ ਪ੍ਰਭ ਕੀ ਸਰਨਾ ॥

So Jan Aaeiaa Prabh Kee Saranaa ||

That humble being enters the Sanctuary of God.

ਭੈਰਉ (ਮਃ ੫) (੪੮) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੫

Raag Bhaira-o Guru Arjan Dev

ਆਪਿ ਪਵਿਤ੍ਰੁ ਪਾਵਨ ਸਭਿ ਕੀਨੇ ॥

Aap Pavith Paavan Sabh Keenae ||

He himself is pure, and he sanctifies all.

ਭੈਰਉ (ਮਃ ੫) (੪੮) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੫

Raag Bhaira-o Guru Arjan Dev

ਰਾਮ ਰਸਾਇਣੁ ਰਸਨਾ ਚੀਨੇ ॥੪॥੩੫॥੪੮॥

Raam Rasaaein Rasanaa Cheenhae ||4||35||48||

His tongue chants the Name of the Lord, the Source of Nectar. ||4||35||48||

ਭੈਰਉ (ਮਃ ੫) (੪੮) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੬

Raag Bhaira-o Guru Arjan Dev

ਭੈਰਉ ਮਹਲਾ ੫ ॥

Bhairao Mehalaa 5 ||

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੫੦

ਨਾਮੁ ਲੈਤ ਕਿਛੁ ਬਿਘਨੁ ਨ ਲਾਗੈ ॥

Naam Laith Kishh Bighan N Laagai ||

Repeating the Naam, the Name of the Lord, no obstacles block the way.

ਭੈਰਉ (ਮਃ ੫) (੪੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੬

Raag Bhaira-o Guru Arjan Dev

ਨਾਮੁ ਸੁਣਤ ਜਮੁ ਦੂਰਹੁ ਭਾਗੈ ॥

Naam Sunath Jam Dhoorahu Bhaagai ||

Listening to the Naam, the Messenger of Death runs far away.

ਭੈਰਉ (ਮਃ ੫) (੪੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੭

Raag Bhaira-o Guru Arjan Dev

ਨਾਮੁ ਲੈਤ ਸਭ ਦੁਖਹੁ ਨਾਸੁ ॥

Naam Laith Sabh Dhookheh Naas ||

Repeating the Naam, all pains vanish.

ਭੈਰਉ (ਮਃ ੫) (੪੯) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੭

Raag Bhaira-o Guru Arjan Dev

ਨਾਮੁ ਜਪਤ ਹਰਿ ਚਰਣ ਨਿਵਾਸੁ ॥੧॥

Naam Japath Har Charan Nivaas ||1||

Chanting the Naam, the Lord's Lotus Feet dwell within. ||1||

ਭੈਰਉ (ਮਃ ੫) (੪੯) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੭

Raag Bhaira-o Guru Arjan Dev

ਨਿਰਬਿਘਨ ਭਗਤਿ ਭਜੁ ਹਰਿ ਹਰਿ ਨਾਉ ॥

Nirabighan Bhagath Bhaj Har Har Naao ||

Meditating, vibrating the Name of the Lord, Har, Har, is unobstructed devotional worship.

ਭੈਰਉ (ਮਃ ੫) (੪੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੮

Raag Bhaira-o Guru Arjan Dev

ਰਸਕਿ ਰਸਕਿ ਹਰਿ ਕੇ ਗੁਣ ਗਾਉ ॥੧॥ ਰਹਾਉ ॥

Rasak Rasak Har Kae Gun Gaao ||1|| Rehaao ||

Sing the Glorious Praises of the Lord with loving affection and energy. ||1||Pause||

ਭੈਰਉ (ਮਃ ੫) (੪੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੮

Raag Bhaira-o Guru Arjan Dev

ਹਰਿ ਸਿਮਰਤ ਕਿਛੁ ਚਾਖੁ ਨ ਜੋਹੈ ॥

Har Simarath Kishh Chaakh N Johai ||

Meditating in remembrance on the Lord, the Eye of Death cannot see you.

ਭੈਰਉ (ਮਃ ੫) (੪੯) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੯

Raag Bhaira-o Guru Arjan Dev

ਹਰਿ ਸਿਮਰਤ ਦੈਤ ਦੇਉ ਨ ਪੋਹੈ ॥

Har Simarath Dhaith Dhaeo N Pohai ||

Meditating in remembrance on the Lord, demons and ghosts shall not touch you.

ਭੈਰਉ (ਮਃ ੫) (੪੯) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੯

Raag Bhaira-o Guru Arjan Dev

ਹਰਿ ਸਿਮਰਤ ਮੋਹੁ ਮਾਨੁ ਨ ਬਧੈ ॥

Har Simarath Mohu Maan N Badhhai ||

Meditating in remembrance on the Lord, attachment and pride shall not bind you.

ਭੈਰਉ (ਮਃ ੫) (੪੯) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੯

Raag Bhaira-o Guru Arjan Dev

ਹਰਿ ਸਿਮਰਤ ਗਰਭ ਜੋਨਿ ਨ ਰੁਧੈ ॥੨॥

Har Simarath Garabh Jon N Rudhhai ||2||

Meditating in remembrance on the Lord, you shall not be consigned to the womb of reincarnation. ||2||

ਭੈਰਉ (ਮਃ ੫) (੪੯) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੯

Raag Bhaira-o Guru Arjan Dev

ਹਰਿ ਸਿਮਰਨ ਕੀ ਸਗਲੀ ਬੇਲਾ ॥

Har Simaran Kee Sagalee Baelaa ||

Any time is a good time to meditate in remembrance on the Lord.

ਭੈਰਉ (ਮਃ ੫) (੪੯) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੧੦

Raag Bhaira-o Guru Arjan Dev

ਹਰਿ ਸਿਮਰਨੁ ਬਹੁ ਮਾਹਿ ਇਕੇਲਾ ॥

Har Simaran Bahu Maahi Eikaelaa ||

Among the masses, only a few meditate in remembrance on the Lord.

ਭੈਰਉ (ਮਃ ੫) (੪੯) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੧੦

Raag Bhaira-o Guru Arjan Dev

ਜਾਤਿ ਅਜਾਤਿ ਜਪੈ ਜਨੁ ਕੋਇ ॥

Jaath Ajaath Japai Jan Koe ||

Social class or no social class, anyone may meditate on the Lord.

ਭੈਰਉ (ਮਃ ੫) (੪੯) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੧੧

Raag Bhaira-o Guru Arjan Dev

ਜੋ ਜਾਪੈ ਤਿਸ ਕੀ ਗਤਿ ਹੋਇ ॥੩॥

Jo Jaapai This Kee Gath Hoe ||3||

Whoever meditates on Him is emancipated. ||3||

ਭੈਰਉ (ਮਃ ੫) (੪੯) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੧੧

Raag Bhaira-o Guru Arjan Dev

ਹਰਿ ਕਾ ਨਾਮੁ ਜਪੀਐ ਸਾਧਸੰਗਿ ॥

Har Kaa Naam Japeeai Saadhhasang ||

Chant the Name of the Lord in the Saadh Sangat, the Company of the Holy.

ਭੈਰਉ (ਮਃ ੫) (੪੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੦ ਪੰ. ੧੧

Raag Bhaira-o Guru Arjan Dev

ਹਰਿ ਕੇ ਨਾਮ ਕਾ ਪੂਰਨ ਰੰਗੁ ॥

Har Kae Naam Kaa Pooran Rang ||

Perfect is the Love of the Lord's Name.

ਭੈਰਉ (ਮਃ ੫) (੪੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੦ ਪੰ. ੧੧

Raag Bhaira-o Guru Arjan Dev

ਨਾਨਕ ਕਉ ਪ੍ਰਭ ਕਿਰਪਾ ਧਾਰਿ ॥

Naanak Ko Prabh Kirapaa Dhhaar ||

O God, shower Your Mercy on Nanak,

ਭੈਰਉ (ਮਃ ੫) (੪੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੦ ਪੰ. ੧੨

Raag Bhaira-o Guru Arjan Dev

ਸਾਸਿ ਸਾਸਿ ਹਰਿ ਦੇਹੁ ਚਿਤਾਰਿ ॥੪॥੩੬॥੪੯॥

Saas Saas Har Dhaehu Chithaar ||4||36||49||

That he may think of you with each and every breath. ||4||36||49||

ਭੈਰਉ (ਮਃ ੫) (੪੯) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੦ ਪੰ. ੧੨

Raag Bhaira-o Guru Arjan Dev

ਭੈਰਉ ਮਹਲਾ ੫ ॥

Bhairo Mehalaa 5 ||

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੫੦

ਆਪੇ ਸਾਸਤੁ ਆਪੇ ਬੇਦੁ ॥

Aapae Saasath Aapae Baedh ||

He Himself is the Shaastras, and He Himself is the Vedas.

ਭੈਰਉ (ਮਃ ੫) (੫੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੦ ਪੰ. ੧੩

Raag Bhaira-o Guru Arjan Dev

ਆਪੇ ਘਟਿ ਘਟਿ ਜਾਣੈ ਭੇਦੁ ॥

Aapae Ghatt Ghatt Jaanai Bhaedh ||

He knows the secrets of each and every heart.

ਭੈਰਉ (ਮਃ ੫) (੫੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੦ ਪੰ. ੧੩

Raag Bhaira-o Guru Arjan Dev

ਜੋਤਿ ਸਰੂਪ ਜਾ ਕੀ ਸਭ ਵਥੁ ॥

Joth Saroop Jaa Kee Sabh Vathh ||

He is the Embodiment of Light; all beings belong to Him.

ਭੈਰਉ (ਮਃ ੫) (੫੦) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੧੩

Raag Bhaira-o Guru Arjan Dev

ਕਰਣ ਕਾਰਣ ਪੂਰਨ ਸਮਰਥੁ ॥੧॥

Karan Kaaran Pooran Samarathh ||1||

The Creator, the Cause of causes, the Perfect All-powerful Lord. ||1||

ਭੈਰਉ (ਮਃ ੫) (੫੦) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੧੪

Raag Bhaira-o Guru Arjan Dev

ਪ੍ਰਭ ਕੀ ਓਟ ਗਹਹੁ ਮਨ ਮੇਰੇ ॥

Prabh Kee Outt Gehahu Man Maerae ||

Grab hold of the Support of God, O my mind.

ਭੈਰਉ (ਮਃ ੫) (੫੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੧੪

Raag Bhaira-o Guru Arjan Dev

ਚਰਨ ਕਮਲ ਗੁਰਮੁਖਿ ਆਰਾਧਹੁ ਦੁਸਮਨ ਦੁਖੁ ਨ ਆਵੈ ਨੇਰੇ ॥੧॥ ਰਹਾਉ ॥

Charan Kamal Guramukh Aaraadhahu Dhusaman Dhookh N Aavai Naerae ||1|| Rehaao ||

As Gurmukh, worship and adore His Lotus Feet; enemies and pains shall not even approach you.

||1||Pause||

ਭੈਰਉ (ਮਃ ੫) (੫੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੧੪

Raag Bhaira-o Guru Arjan Dev

ਆਪੇ ਵਣੁ ਤ੍ਰਿਣੁ ਤ੍ਰਿਭਵਣੁ ਸਾਰੁ ॥

Aapae Van Thrin Thribhavan Saar ||

He Himself is the Essence of the forests and fields, and all the three worlds.

ਭੈਰਉ (ਮਃ ੫) (੫੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੧੫

Raag Bhaira-o Guru Arjan Dev

ਜਾ ਕੈ ਸੂਤਿ ਪਰੋਇਆ ਸੰਸਾਰੁ ॥

Jaa Kai Sooth Paroeiaa Sansaar ||

The universe is strung on His Thread.

ਭੈਰਉ (ਮਃ ੫) (੫੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੧੫

Raag Bhaira-o Guru Arjan Dev

ਆਪੇ ਸਿਵ ਸਕਤੀ ਸੰਜੋਗੀ ॥

Aapae Siv Sakathee Sanjogee ||

He is the Uniter of Shiva and Shakti - mind and matter.

ਭੈਰਉ (ਮਃ ੫) (੫੦) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੧੫

Raag Bhaira-o Guru Arjan Dev

ਆਪਿ ਨਿਰਬਾਣੀ ਆਪੇ ਭੋਗੀ ॥੨॥

Aap Nirabaanee Aapae Bhogee ||2||

He Himself is in the detachment of Nirvaanaa, and He Himself is the Enjoyer. ||2||

ਭੈਰਉ (ਮਃ ੫) (੫੦) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੧੬

Raag Bhaira-o Guru Arjan Dev

ਜਤ ਕਤ ਪੇਖਉ ਤਤ ਤਤ ਸੋਇ ॥

Jath Kath Paekho Thath Thath Soe ||

Wherever I look, there He is.

ਭੈਰਉ (ਮਃ ੫) (੫੦) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੧੬

Raag Bhaira-o Guru Arjan Dev

ਤਿਸੁ ਬਿਨੁ ਦੂਜਾ ਨਾਹੀ ਕੋਇ ॥

This Bin Dhoojaa Naahee Koe ||

Without Him, there is no one at all.

ਭੈਰਉ (ਮਃ ੫) (੫੦) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੧੬

Raag Bhaira-o Guru Arjan Dev

ਸਾਗਰੁ ਤਰੀਐ ਨਾਮ ਕੈ ਰੰਗਿ ॥

Saagar Thareeai Naam Kai Rang ||

In the Love of the Naam, the world-ocean is crossed.

ਭੈਰਉ (ਮਃ ੫) (੫੦) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੧੭

Raag Bhaira-o Guru Arjan Dev

ਗੁਣ ਗਾਵੈ ਨਾਨਕੁ ਸਾਧਸੰਗਿ ॥੩॥

Gun Gaavai Naanak Saadhhasang ||3||

Nanak sings His Glorious Praises in the Saadh Sangat, the Company of the Holy. ||3||

ਭੈਰਉ (ਮਃ ੫) (੫੦) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੧੭

Raag Bhaira-o Guru Arjan Dev

ਮੁਕਤਿ ਭੁਗਤਿ ਜੁਗਤਿ ਵਸਿ ਜਾ ਕੈ ॥

Mukath Bhugath Jugath Vas Jaa Kai ||

Liberation, the ways and means of enjoyment and union are under His Control.

ਭੈਰਉ (ਮਃ ੫) (੫੦) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੧੭

Raag Bhaira-o Guru Arjan Dev

ਉਣਾ ਨਾਹੀ ਕਿਛੁ ਜਨ ਤਾ ਕੈ ॥

Oonaa Naahee Kishh Jan Thaa Kai ||

His humble servant lacks nothing.

ਭੈਰਉ (ਮਃ ੫) (੫੦) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੧੮

Raag Bhaira-o Guru Arjan Dev

ਕਰਿ ਕਿਰਪਾ ਜਿਸੁ ਹੋਇ ਸੁਪ੍ਰਸੰਨ ॥

Kar Kirapaa Jis Hoe Suprasann ||

That person, with whom the Lord, in His Mercy, is pleased

ਭੈਰਉ (ਮਃ ੫) (੫੦) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੧੮

Raag Bhaira-o Guru Arjan Dev

ਨਾਨਕ ਦਾਸ ਸੇਈ ਜਨ ਧੰਨ ॥੪॥੩੭॥੫੦॥

Naanak Dhaas Saeed Jan Dhhann ||4||37||50||

- O slave Nanak, that humble servant is blessed. ||4||37||50||

ਭੈਰਉ (ਮਃ ੫) (੫੦) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੧੮

Raag Bhaira-o Guru Arjan Dev

ਭੈਰਉ ਮਹਲਾ ੫ ॥

Bhairo Mehalaa 5 ||

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੫੦

ਭਗਤਾ ਮਨਿ ਆਨੰਦੁ ਗੋਬਿੰਦ ॥

Bhagathaa Man Aanandh Gobindh ||

The minds of the Lord's devotee are filled with bliss.

ਭੈਰਉ (ਮਃ ੫) (੫੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੧੯

Raag Bhaira-o Guru Arjan Dev

ਅਸਥਿਤਿ ਭਏ ਬਿਨਸੀ ਸਭ ਚਿੰਦ ॥

Asathhith Bheae Binasee Sabh Chindh ||

They become stable and permanent, and all their anxiety is gone.

ਭੈਰਉ (ਮਃ ੫) (੫੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੦ ਪੰ. ੧੯

Raag Bhaira-o Guru Arjan Dev